

NIEL:SCY:

Dated: 25.07.2023

BSE Limited
(Department of Corporate Services)
Floor 25, P J Towers,
Dalal Street, Fort, MUMBAI 400001
Scrip Code : 519136

National Stock Exchange of India Limited
Exchange Plaza, Bandra Kurla Complex,
Bandra East MUMBAI 400051
NAHARINDUS (NSE)

Reg: Publication of Notice regarding Transfer of Shares and dividend to IEPF Authority

Dear Sir,

Pursuant to Regulation 30 of SEBI (LODR) Regulations, 2015, please find attached herewith Copies of Notice regarding Transfer of shares and dividend to IEPF Authority published in the Financial Express and Desh Sewak Punjabi.

Thanking you,

Yours faithfully,

For NAHAR INDUSTRIAL ENTERPRISES LIMITED



COMPANY SECRETARY

Encl: As above



Happy days are here again for PVR INOX

What matters is content, says Sanjeev Bilji

ALOKANANDA CHAKRABORTY
New Delhi, July 24

SANJEEV KUMAR BIJLI, executive director of PVR INOX has a lot to be happy about these days. The two latest theatrical releases — ‘Oppenheimer’ and ‘Barbie’ — together logged ₹70 crore at the box office the weekend just gone by.

“All films are rallying at this time and this proves just one thing — it is content that matters; give people a great film and they will come,” he says.

Of this, the Christopher Nolan biographical thriller contributed the larger chunk ₹50 crore. This is in stark contrast to the US box office trends where Barbie collected \$155 mn in ticket sales (compared to estimates of \$70m-\$80m) and Oppenheimer grossed \$80mn (double the expectation).

PVR INOX contributed 55% to Oppenheimer's weekend collections across circuits and 65% to that of ‘Barbie’. The south circuit — comprising Chennai, Bangalore, Hyderabad, which has a bigger appetite for English movies — outperformed West and North across major theatre chains. Occupancy rates of ‘Oppenheimer’ was 60% over the weekend and that of Barbie was 45%. On a consolidated net box office basis, the two Friday releases can expect to do about ₹200 crore at the box office in the first week, say experts.

That is good news for theatre operators who saw a weak Q1FY24 with no Bollywood film, except ‘The Kerala Story’ and a handful of Hollywood movies such as ‘Mission Impossible 7’ and ‘Fast X’ doing well at

OPPENHEIMER, BARBIE BRING CHEER



■ ‘Oppenheimer’ and ‘Barbie’ together logged ₹70 crore at the box office the weekend just gone by.

■ PVR INOX contributed 55% to Oppenheimer's weekend collections across circuits and 65% to that of ‘Barbie’.

■ The two Friday releases can expect to do about ₹200 crore at the box office in the first week, say experts

■ That is good news for theatre operators who saw a weak Q1FY24, with no Bollywood film, except ‘The Kerala Story’ doing well.

the box office. The box office revenues of large chains were down 20-25% YoY in the first of the year because of fewer footfalls (down 21% YoY), estimates Elara Capital. Ad revenue recovery across theatres has also remained slow as Hindi content performance remained volatile, say experts. The hero in these circumstances has been non-Bollywood content.

Two non-Hindi movies crossed ₹100 crore at the box office in the last one month. There's Punjabi film ‘Carry on Jatta 3’, which was released strategically before the Eid holidays on June 29 on 560 screens across the country and has become the first Punjabi movie to enter the ₹100-crore club. It has grossed ₹10 crore worldwide since release. Then there's Marathi movie ‘Baipan Bhaari Deva’ distributed by Jio Studios which has given a massive boost to an industry long-pooed as Bollywood's poor cousin.

“Basically there's no good or bad months/seasons for film now and no language barrier,” Bilji adds. “Great content is language agnostic and apart from IPL exam months people have started coming to theatres is good numbers.”

Explain ‘Oppenheimer’ nod: I&B min to CBFC
Taking note of an objectionable scene in ‘Oppenheimer’, information and broadcasting minister Anurag Thakur has sought an explanation from the Central Board of Film Certification.

Thakur is understood to have asked the Board to get the scene where Oppenheimer appears to indulge in a sexual intercourse while reading verses from the Bhagavad Gita deleted from the movie.

He has also asked the Board to fix accountability on persons responsible for clearing the movie with the scene in question. (With PTT inputs)

EXPLAINER

DELHI AIRPORT SPREADS ITS WINGS

The Delhi airport recently got a fourth runway and a dual elevated eastern cross taxiway, which are expected to give a much-needed fillip to the airport's operational efficiency while enhancing passenger convenience. **Rohit Vaid** explains how exactly the additions will contribute to this



...and passenger convenience

THE ECT ENHANCES passenger convenience by reducing the lag time between boarding and take-off as well as landing and alighting from an aircraft.

Earlier, an aircraft after landing at runway 29/11 or taking off from this runway had to cover a distance of about 9 km. During this period, passengers had to remain inside the plane. Now, by using the 2.1-km-long ECT, aircraft's taxiing distance has come down to just 2 km.

Similarly, more aircraft will be able to land and take-off at the airport without having to increase their flying time. The infra additions will give a boost to the airport's passenger handling capacity to reach 109 million passengers per annum. At present, the airport handles around 70 million passengers per annum.

Consequently, the airport will be able to handle the peak travel season rush.

The new additions

THE DELHI AIRPORT, run by Delhi International Airport Limited, recently saw the inauguration of new infrastructure additions: A fourth runway and dual elevated eastern cross taxiway (ECT), which could transform the airport into one of the largest in the world.

The new additions will help improve the operational efficiency of the airport and reduce the congestion it typically sees. The Delhi airport handles over 1,500 aircraft movements per day and with the new infrastructure, it will be able to manage over 2,000 aircraft movements.

The new runway will be 4.4-km long while the ECT will be 2.1-km long and about 202 m wide.

2.1 km

LENGTH OF THE ECT, WHICH WILL CUT TAXIING DISTANCE BY 7 KM

400 mn

FLYERS IN INDIA IN THE NEXT FEW YEARS, UP FROM THE CURRENT 200 MILLION

55K tonnes

OF CO2 EMISSION EXPECTED TO BE CUT BY THE USE OF THE ECT

How they will improve operational efficiency...

THE NEW INFRA additions will give a boost to the airport's operational efficiency apart from enhancing passenger comfort and raking up savings for the airlines in terms of time and fuel.

The ECT, which acts like a giant flyover, allows aircraft to move from one side of the airport complex to another, thereby, saving time and fuel. It is capacious enough to accommodate two aircraft simultaneously and will cut time spent on the tarmac before take-offs and after landings by up to 20 minutes. The ECT will connect the northern and southern airfields and reduce the taxi distance for the aircraft by 7 km.

The fourth runway will significantly push up the air traffic movement per hour for the airport, leading to greater operational efficiency.

Environment benefits too

THE TWO ADDITIONS form a major part of the Delhi airport's efforts towards achieving its goal of becoming a “net zero carbon emission airport by 2030”.

The ECT alone will help in reducing about 55,000 tonnes of CO2 emission, which is equivalent to planting about 15 lakh trees. It

will help airlines to save approximately 350 kg of fuel every time an aircraft uses the taxiing route provided by the ECT from RWY 29/11 to Terminal 1 and vice-versa.

The halogen runway lights have been replaced with LED lights that cuts energy consumption.

India's growing civil aviation market

FLEET CAPACITY HAS grown from 400 to 720 aircraft in the last nine years, as per government data, and it is billed to surpass 1,000 aircraft in next three-four years. India is aiming to have 200 airports by 2030. Over the next few years, India is set to double its number of flyers, from just

over 200 million at present to over 400 million.

All of this means airports have to be ready to handle much larger volume of air traffic, in terms of aircraft and flyers. To that end, the Delhi airport's new additions should go a long way in serving India's civil aviation needs.

SAKTHI SUGARS LIMITED
CIN : L15421TZ1961PLC000396
Regd. Office: Sakthinarayan - 638315, Bhavani Taluk, Erode District, Tamilnadu
Phone: 0422-4322222, 2221551
E-mail: shares@sakthisugars.com Web: www.sakthisugars.com

NOTICE FOR THE ATTENTION OF SHAREHOLDERS REGARDING 61ST ANNUAL GENERAL MEETING OF THE COMPANY

The Members of the Company are informed that 61st Annual General Meeting (AGM) will be held on Wednesday, 23rd August 2023 at 11.30 A.M. through Video Conferencing (VC) or Other Audio Visual Means (OAVM) in compliance with the provisions of the Companies Act 2013, MCA Circular dated 28.12.2022 and SEBI Circular dated 05.01.2023, to transact the business set out in the Notice convening the AGM. Kindly note the following in this regard:

- In compliance with the aforesaid MCA and SEBI Circulars, the Notice of the 61st AGM along with the Annual Report for the financial year 2022-23 will be sent through e-mail to all the members whose e-mail addresses are registered with the Company / Registrar & Share Transfer Agents (RTA) / Depository Participants (except to those members who requested for physical copy of the same). The Notice and Annual Report will also be made available on the Company's website (www.sakthisugars.com) and on the websites of National Stock Exchange Ltd. (www.nseindia.com) and BSE Ltd. (www.bseindia.com) and also on the website of Link Intime India Pvt. Ltd. (https://instavote.linkintime.co.in).
- Members who have not registered their e-mail addresses and mobile numbers are requested to get the same registered as stated below:
 - Members holding shares in demat form can register by contacting their respective Depository Participants.
 - Members holding shares in physical form, may log in to the website of the Company's RTA Link Intime India Pvt. Ltd., www.linkintime.co.in, go to investor service section and select "e-mail/bank detail registration", fill in the details and upload the required documents and submit. Any person who becomes a member of the Company after the AGM Notice and Annual Report are sent by e-mail, and holds shares as on the cut-off date may obtain the user ID and password in the manner provided in the AGM Notice.
- The Company is providing e-voting facility (i.e. remote e-voting, and e-voting during the AGM) for members to cast their votes on all resolutions set out in the AGM Notice.
- The detailed procedures for joining the AGM and for remote e-voting / e-voting during AGM are given in the AGM Notice.
- Members are requested to refer to the AGM Notice for the full content and details of the meeting.

Coimbatore
25th July 2023

For Sakthi Sugars Limited
S. Baskar
President and Company Secretary

MOLD-TEK PACKAGING LIMITED
CIN: L21022GT1997PLC026542
Regd. Off: 8-2-293/82/A/700, Ground Floor, Road No 36, Jubilee Hills, Hyderabad-500033, Telangana, India. Ph No: 040-40300300, Fax No: 040-40300328
Email: cs@moldtekpackaging.com Website: https://www.moldtekpackaging.com/

Transfer of Equity Shares of the Company to the Investor Education and Protection Fund (IEPF)

Members are hereby informed that pursuant to the provisions of Investor Education and Protection Fund Authority (Accounting, Audit, Transfer and Refund) Rules, 2016, (the "IEPF Rules"), Equity Shares of the Company, in respect of which dividend entitlements have remained unclaimed or unpaid for seven consecutive years or more, are required to be transferred by the Company to IEPF of the Government of India.

Unclaimed or unpaid dividends up to the year ended 31st March, 2015 have been transferred by the Company to the IEPF within the statutory time period and such dividend from the year ended 31st March, 2016, is presently lying with the Company.

In terms of the IEPF Authority (Accounting, Audit, Transfer and Refund) Rules, 2016, as amended, the concerned Members are being provided with an opportunity to claim such dividend for the year ended 31st March, 2016 onwards. The details of the concerned Members and the shares which are liable to be transferred to the IEPF are available on the Company's website at: www.moldtekpackaging.com under the "Investors" section. The company has sent individual communication to the concerned shareholders whose shares are liable to be transferred to IEPF Account as per said rules for taking appropriate action and submitting requisite documents to claim the shares and unclaimed dividend amount(s) before its credit to IEPF Account.

In the event, any valid claim is not received by due date, the Company shall take action towards transfer of the shares to the IEPF, as aforesaid pursuant to the said Rules. Once these shares are transferred to the IEPF by the Company, such shares may be claimed by the concerned Members only from the IEPF Authority by following the procedure prescribed under the aforesaid Rules.

Individual letters in this regard have been sent to the concerned Members at their address registered with the Company. Clarification on this matter, if required, may be sought from Registrar and Share Transfer Agent of the Company XL Softech Systems Ltd., 3, Sagar Society, Road No. 2, Banjara Hills, Hyderabad - 500 034. Phone: 040 23545913/14/15. Fax: 040 23553214 email: xlfeld@gmail.com or cs@moldtekpackaging.com.

This Notice is published pursuant to the provisions of the IEPF Authority (Accounting, Audit, Transfer and Refund) Rules, 2016.

For Mold-Tek Packaging Limited
Sd/-
Subhojeet Bhattacharjee
Company Secretary & Compliance Officer

Date: 24.07.2023
Place: Hyderabad

E-AUCTION NOTICE
PROPYL PACKAGING LIMITED (in Liquidation)
Sale of the assets of the Company under the provisions of Insolvency and Bankruptcy Code, 2016

NOTICE is hereby given for the sale of assets of M/s. Propyl Packaging Limited (in liquidation through e-Auction process by the Liquidator appointed by the Hon'ble National Company Law Tribunal, Kochi Bench. This company is the manufacturer of **MULTILAYER PRINTED PLASTIC PACKAGING MATERIALS**. The assets mentioned below are mainly used for this purpose.

Sl. No	Asset	Reserve Price (INR)	EMD Amount (INR)
1.	KORATTA Factory: Plot - 30 & 31, KINFRA PARK, Nalukettu Road, Koratty, Thrissur District KERALA - 680 308		
1.a	KABRA GLOUCESTOR Make Five Layer Blown Film Plant	2,08,52,481	20,00,000
1.b	Gravure Printing Machine - Model RAULIMEX SUPERS PRINT 1050	43,60,500	4,00,000
1.c	Prasad Koch (Brine Chiller, Water Chiller and Air Drier)	11,43,005	1,00,000
2.	Kodungallur Factory: Ala, Opp.Ala Temple, Kodungallur, Thrissur District, KERALA - 680 668		
2.a	Freehold Land 24 Cents in in Sy.No.11116 and 11119, Ala Village, Kodungallur Taluk, Thrissur District alongwith Factory building approximately 6,563 sq.feet.	1,03,74,889	10,00,000

Notes:
The sale of assets of the through e-Auction will be conducted strictly on "AS IS WHERE IS", "AS IS WHAT IS", "WHATEVER THERE IS" and "WITHOUT RECOURSE" basis.

Other Details:
Date and Time of E Auction: 14-08-2023 from 02:00 PM till 4:00 PM
Last Date for Submission of Bids: 12-08-2023
Application alongwith EMD: https://nbd.nesi.co.in/

For details, please contact the Liquidator at Mobile No. +91 7012902325 : **Sal-George Varkey**
Email: geovakm@gmail.com
Liquidator of Propyl Packaging Limited
IBBI/IPA-001/IP-P00433/2017-18/10756
Address: Building no.110, Ground Floor, Surabhi Nagar, Kakkannur, Kochi, Kerala-682030
Date: 24-07-2023

KERALA WATER AUTHORITY e-Tender Notice
Tender No: RE e-tender SE/PHC/KKD/40/2023-24
KIFFB-2017-18 - Hill Highway 2nd Phase Kalpetta Constituency - Shifting KWA Utilities -Along Mananthavady Kalpetta road (chainage 24/600 to 30/800) and Kalpetta Bypass Road (chainage 0/000 to 3/800) - Pipeline Work, EMD: Rs. 200000, Tender Fee : Rs. 11025+GST(1985), Last Date for submitting Tender : 23-08-2023 04:00pm, Phone : 04952371046, Website : www.kwa.kerala.gov.in, www.etenders.kerala.gov.in

Superintending Engineer
PH Circle Kozhikode
KWA-JB-CL-6-835-2023-24

EXXARO TILES LIMITED
Regd. Office: Survey No-169 & 170, Vavdi Harcol Road, Mahelav, Talod, Sabarkantha-383 305, Gujarat, India.
CIN: L26914GJ2008PLC052518

NOTICE OF 16TH ANNUAL GENERAL MEETING AND E-VOTING INFORMATION

1. NOTICE is hereby given that the Sixteen (16th) Annual General Meeting of the Members of Exxaro Tiles Limited will be held on **Saturday, 26th August 2023 at 03:00 P.M.** Indian Standard Time ("IST") through Video Conferencing facility/ Other Audio-Visual Means ("VC/OAVM") to transact the business, as per set out in the Notice of AGM. The Company has sent the Notice of the AGM along with the Annual Report for the financial year 2022-23 by electronic mode to the members whose e-mail address are registered with the Company/Depositories. The Ministry of Corporate Affairs (MCA) vide its Circular dated 28th December 2022 read together with circulars dated 5th May, 2022, 14th December, 2021, 13th January, 2021, 8th April, 2020, 13th April, 2020 and 5th May, 2020 (collectively referred to as "MCA Circulars") permitted the holding of the Annual General Meeting ("AGM") through Video Conferencing (VC) or Other Audio Visual Means (OAVM) without the physical presence of the Members at a common venue. Further, Securities and Exchange Board of India ("SEBI") vide its Circulars ("SEBI Circulars") has also granted certain relaxations regarding related provisions of the LODR.

2. In compliance with the aforesaid Circulars, Notice of the AGM along with the Annual Report 2022-23 is being sent only through electronic mode to those Members whose email addresses are registered with the Company / RTA / Depositories. The Notice can also be accessed from the websites of the Company i.e. www.exxarotiles.com as well as from the website of Stock Exchanges where Company is listed i.e. BSE Limited and National Stock Exchange of India Limited at www.bseindia.com and www.nseindia.com respectively. The AGM Notice is also disseminated on the website of NSDL (agency for providing the Remote e-Voting facility and e-voting system during the AGM) i.e. www.evoting.nsdl.com.

3. Aperson whose name is recorded in the Register of Members or in the Register of Beneficial Owners maintained by the Depositories as on cut-off date i.e. 19th August 2023 only shall be entitled to avail the facility of remote e-voting or voting at the meeting. Any person who is not a member as on the cut-off date shall treat this Notice for information purpose only.

4. The remote e-voting period commences on 23rd August 2023 at 9.00 A.M. IST and ends on 25th August 2023 at 5.00 P.M. IST. During this period, shareholders of the Company holding shares either in physical form or in dematerialized form, as on the cut-off date (record date) of 19th August 2023 may cast their vote by remote e-voting. The e-voting module shall be disabled by NSDL for voting thereafter. Once the vote on a resolution is cast by the shareholder, the shareholder shall not be allowed to change it subsequently.

5. The facility for E-voting through electronic voting system shall also be made available at the venue of the AGM and the members attending the meeting, who have not cast their vote through remote e-voting shall be able to exercise their voting rights at the meeting. The members who have already cast their vote through remote e-voting prior to the AGM may attend the AGM but shall not be able to cast their vote again at the AGM.

6. Mr. Vasant Patel, Proprietor of M/s. Vasant Patel & Associates, Company Secretaries (CP No. 3848) has been appointed as the Scrutinizer to scrutinize the remote e-voting and e-voting during the meeting in a fair and transparent manner.

7. All grievances connected with the facility for voting by electronic means may be addressed to M/s. Pallavi Mhatre at evoting@nsdl.com, or call on 022 - 4886 7000 and 022- 2499 7000

8. Helpline for Individual Shareholders holding securities in demat mode for any technical issues related to login through Depository i.e. CDSL and NSDL:

Login type	Helpline Details
Individual Shareholders holding securities in Demat mode with CDSL	Members facing any technical issue in login can contact CDSL helpline by sending a request at helpdesk.evoting@cdslindia.com or contact at toll free no. 1800 225533
Individual Shareholders holding securities in Demat mode with NSDL	Members facing any technical issue in login can contact NSDL helpline by sending a request at evoting@nsdl.com in or call at toll free no.: 1800 1020990 and 1800 22 44 30

On behalf of the Board of Director
For, Exxaro Tiles Limited
Sd/- Parash Shah
Date: 24th July 2023
Place: Ahmedabad
Company Secretary & Compliance Officer

FOCUS LIGHTING AND FIXTURES LIMITED
CIN: L31500MH2005PLC155278
Regd. Office: 1007-1010, Corporate Avenue Wing A, Sonawala Road, Near Udyog Bhawan, Goregaon (East), Mumbai - 400063, Maharashtra, India.
Tel. No. : +91 22 2686 5671-6; E-mail: info@pluslighttech.com; Website: www.focuslightingandfixtures.com

EXTRACT OF UNAUDITED FINANCIAL RESULTS FOR THE QUARTER ENDED 30th JUNE 2023

Sr. No.	Particulars	Consolidated (Rs. in Lakhs)				Standalone (Rs. in Lakhs)			
		Quarter ended		Year Ended		Quarter ended		Year Ended	
		30.06.2023	31.03.2023	30.06.2022	31.03.2023	30.06.2023	31.03.2023	30.06.2022	31.03.2023
		Unaudited	Audited	Unaudited	Audited	Unaudited	Audited	Unaudited	Audited
1	Total Income from Operations	5,297.57	4,110.84	2,693.30	16,996.12	4,560.55	4,031.95	2,494.64	16,286.78
2	Net Profit / (Loss) for the period (before tax, exceptional and/or extraordinary items)	1,129.28	646.18	209.29	2,922.54	698.69	569.42	230.82	2,896.49
3	Net Profit / (Loss) for the period before tax (after exceptional and/or extraordinary items)	1,129.28	646.18	209.29	2,922.54	698.69	569.42	230.82	2,896.49
4	Net Profit / (Loss) for the period after tax (after exceptional and/or extraordinary items)	902.55	515.98	265.13	2,269.25	471.96	439.22	286.66	2,243.20
5	Profit / (Loss) from discontinuing operations	-	-	-	-	-	-	-	-
6	Total Comprehensive Income for the period (Comprising Profit / (Loss) for the period (after tax) and Other Comprehensive Income (after tax))	916.58	541.87	224.16	2,360.47	471.96	442.92	250.58	2,281.41
7	Equity Share Capital (Face Value of Rs. 10/- each)	1,305.01	1,305.01	1,013.58	1,305.01	1,305.01	1,305.01	1,013.58	1,305.01
8	Reserves (excluding revaluation reserve) as shown in the Audited Balance Sheet of the previous year	-	-	-	7,689.57	-	-	-	7,796.37
9	Earnings Per Share (Face Value of Rs. 10/- each) (not annualized) (In Rupees)								
(i)	Basic	7.02	4.15	2.21	18.09	3.62	3.39	2.83	17.48
(ii)	Diluted	7.02	4.15	2.21	18.09	3.62	3.39	2.83	17.48

Notes :-

- These results have been prepared on the basis of the unaudited consolidated financial statements for the quarter ended June 30, 2023, which is prepared in accordance with the Ind AS notified under the Companies (Indian Accounting Standards) Rules, 2015. These results have been reviewed by the Audit Committee and approved by the Board of Directors at its meeting held on July 24, 2023. The statutory auditors N P Patwa and Company have carried out limited review of these financial statements as on 30.06.2023 and have expressed an unmodified audit opinion on these results.
- This Statement is as per Regulation 33 of the SEBI (Listing Obligations and Disclosures Requirements) Regulations, 2015
- The figures of the previous year and/ or period(s) have been regrouped wherever necessary.

For and on behalf of the Board of Directors
Focus Lighting and Fixtures Limited
Sd/-
Mr Amit Sheth
Managing Director
DIN: 01468052

Place : Mumbai
Date : 24th July, 2023

